

ਤੁਰੰਤ ਰਿਲੀਜ਼ ਲਈ

ਐਨ.ਬੀ.ਏ. ਨੂੰ ਗਾਰਡਨ ਸਕਵੇਅਰ, ਡਾਉਨਟਾਉਨ ਬ੍ਰੈਂਪਟਨ ਵਿੱਚ ਪ੍ਰਸਾਰਿਤ ਕੀਤਾ ਜਾਏਗਾ

ਬ੍ਰੈਂਪਟਨ, ਓਨਟਾਰੀਓ (29 ਮਈ, 2019) – ਐਨ.ਬੀ.ਏ. ਫਾਈਨਲਸ (NBA Finals) ਵਿੱਚ – ਟੋਰੋਂਟੋ ਰੈਪਟਰਸ (Toronto Raptors) ਦੀ ਇਤਿਹਾਸਿਕ ਉੱਨਤੀ ਦੇ ਜਸ਼ਨ ਵਿੱਚ – ਜੋ ਅਜਿਹਾ ਕਰਨ ਵਾਲੀ ਕੈਨੇਡਾ ਦੀ ਪਹਿਲੀ ਟੀਮ ਹੈ - ਸਿਟੀ ਆਫ ਬ੍ਰੈਂਪਟਨ ਨੂੰ ਗਾਰਡਨ ਸਕਵੇਅਰ (Garden Square), ਡਾਉਨਟਾਉਨ ਬ੍ਰੈਂਪਟਨ ਵਿੱਚ ਸਾਰੀਆਂ ਫਾਈਨਲ ਗੇਮਾਂ ਦਾ ਪ੍ਰਸਾਰਨ ਕਰਨ ਤੇ ਮਾਣ ਹੈ।

ਗਾਰਡਨ ਸਕਵੇਅਰ ਨੇ ਬਾਹਰਲੀ ਵੱਡੀ ਸਕ੍ਰੀਨ ਤੇ, ਟੋਰੋਂਟੋ ਰੈਪਟਰਸ ਅਤੇ ਖਿਤਾਬ ਜਿੱਤਣ ਵਾਲੇ ਚੈਂਪਿਅਨਸ, ਗੋਲਡਨ ਸਟੇਟ ਵਾਰਿਅਰਸ (Golden State Warriors) ਦੇ ਵਿਚਕਾਰ ਹੋਣ ਵਾਲੀ ਸੀਰੀਜ਼ ਦੇ ਪ੍ਰਸਾਰਨ ਦੇ ਅਧਿਕਾਰ ਸੁਰੱਖਿਅਤ ਰੱਖੇ ਹਨ। ਇਹ ਪ੍ਰਸਾਰਨ ਵੀਰਵਾਰ, 30 ਮਈ ਨੂੰ ਰਾਤ 9 ਵਜੇ ਸ਼ੁਰੂ ਹੋਵੇਗਾ।

ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੀਆਂ ਰੁਰਸੀਆਂ ਅਤੇ ਕੰਬਲ ਲੈ ਕੇ ਆਉਣ ਅਤੇ ਰੈਪਟਰਸ ਸਟਾਰ ਕਵਾਈ ਲਿਓਨਾਰਡ (Kawhi Leonard) ਅਤੇ ਵਾਰਿਅਰਸ ਸਟਾਰ ਸਟੀਫਨ ਕਰੀ (Stephen Curry) ਵਿਚਕਾਰ ਇੱਕ ਰੋਮਾਂਚਕ ਸੀਰੀਜ਼ ਦੇਖਣ ਲਈ ਤਿਆਰ ਰਹਿਣ।

ਕਵੀਨ (Queen) ਅਤੇ ਮੇਨ ਸਟ੍ਰੀਟ (Main Street) ਦੇ ਕਿਨਾਰੇ ਤੇ ਡਾਉਨਟਾਉਨ ਬ੍ਰੈਂਪਟਨ ਵਿੱਚ ਸਥਿਤ, ਗਾਰਡਨ ਸਕਵੇਅਰ ਪੂਰਾ ਸਾਲ, ਹਰ ਉਮਰ ਦੇ ਲੋਕਾਂ ਲਈ ਕਈ ਤਰ੍ਹਾਂ ਦੇ ਮਜ਼ੇਦਾਰ ਪ੍ਰੋਗਰਾਮਾਂ, ਕਾਰਜਕਰਮਾਂ ਅਤੇ ਮੁਫਤ ਮਨੋਰੰਜਨ ਦਾ ਆਯੋਜਨ ਕਰਦਾ ਹੈ।

www.brampton.ca/gardensquare ਤੇ ਹੋਰ ਜਾਣੋ।

ਹਵਾਲਾ

“ਇਹ ਕੈਨੇਡਾ ਲਈ ਰੋਮਾਂਚਕ ਸਮਾਂ ਹੈ ਅਤੇ ਸਾਨੂੰ ਬ੍ਰੈਂਪਟਨ ਵਿੱਚ ਉਰਜਾ ਲਿਆਉਣ ਤੇ ਮਾਣ ਹੈ। ਜੀ.ਟੀ.ਏ. ਦੇ ਸਾਰੇ ਖੇਤਰਾਂ ਤੋਂ ਨਿਵਾਸੀ ਡਾਉਨਟਾਉਨ ਬ੍ਰੈਂਪਟਨ ਦੇ ਦਿਲ, ਗਾਰਡਨ ਸਕਵੇਅਰ ਵਿੱਚ ਆ ਕੇ, ਸਾਡੀ 100-ਫੁੱਟ ਦੀ ਸਕ੍ਰੀਨ ਤੇ ਟੋਰੋਂਟੋ ਰੈਪਟਰਸ ਨੂੰ ਚੀਅਰ ਕਰ ਸਕਦੇ ਹਨ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://www.facebook.com/brampton), ਅਤੇ [Instagram](https://www.instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

media release

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca